

Amba Enterprises Limited				
Registered Office : C-504, Nisarg Apartment, Mahavir Nagar, Kandivali (West), Mumbai-400067. CIN NO. L99999MH1992PLC067004 Phone: +91-22-28606960 Website: www.ambaltd.com (Amounts in Rupees)				
Particulars	Quarter ending 31.03.2017	Quarter ending 31.03.2017	Year ended 31.03.2017	Year ended 31.03.2016
Total income from operations (net)	153,771,794	68,798,278	481,616,332	142,889,590
Net Profit / (Loss) from ordinary activities after tax	3,152,551	4,026,507	11,185,195	8,089,866
Net Profit / (Loss) for the period after tax (after Extraordinary items)	3,152,551	4,026,507	11,185,195	8,089,866
Equity Share Capital	63,302,400	52,752,000	63,302,400	52,752,000
Reserves (excluding Revaluation Reserve as shown in the Balance Sheet of previous year)	77,050,384	82,520,177	77,050,384	82,520,177
Earnings Per Share (before extraordinary items) (CY Rs.5/- and PY Rs.10/- each)				
Basic : Diluted:	₹ 0.25	₹ 0.32	₹ 0.88	₹ 0.64
Earnings Per Share (after extraordinary items) (CY Rs.5/- and PY Rs.10/- each)				
Basic : Diluted :	₹ 0.25	₹ 0.32	₹ 0.88	₹ 0.64

Note:
a) The above is an extract of the detailed format of Quarterly/Annual Financial Results filed with the Stock Exchanges under Regulation 33 of the SEBI (Listing and Other Disclosure Requirements) Regulations, 2015. The full format of the Quarterly/Annual Financial Results are available on the websites of the Stock Exchange(s) and the listed entity.


For Amba Enterprises Limited
SD/-
Ketan Mehta
Managing Director
Din No. 01238700

Place : Mumbai
Dated : 22/05/2017

YUVRAAJ HYGIENE PRODUCTS LIMITED
CIN: L74999MH1995PLC220253
Regd. Office : Plot No. A- 650, 1st Floor, TTC Industrial Estate, MIDC, Pawane Village, Mahape, Navi Mumbai 400705.
Tel No: 022-27784491 Email: yhppl@hic.in Website: www.hic.in

NOTICE
Pursuant to Regulation 29 and 47 of SEBI (Listing Obligations and Disclosure Requirements) Regulations, 2015, Notice is hereby given that a meeting of the Board of Directors of the Company will be held on Tuesday, 30th May, 2017 inter-alia, to consider and approve the Audited Financial Results of the Company for the quarter and year ended 31st March, 2017. The information is also available on the website of BSE Ltd (www.bseindia.com) where the shares of the Company are listed and is also available on the website of the Company viz. www.hic.in.

For Yuvraaj Hygiene Products Limited
SD/-
Mustafa Badami
Company Secretary & Compliance Officer
Place: Navi Mumbai
Date: 23rd May, 2017



Birla Sun Life
Mutual Fund

Record Date for Dividend

NOTICE IS HEREBY GIVEN THAT the Trustees of Birla Sun Life Mutual Fund have approved Monday, May 29, 2017*, as the Record Date for declaration of dividend subject to availability of distributable surplus on the Record Date, in the following Scheme as under:

Name of the Scheme	Plans/Options	Quantum of Dividend # on face value of ₹10/- per unit	NAV as on May 22, 2017 (₹)
Birla Sun Life Fixed Term Plan – Series LL (1104 Days)	Regular Plan - Quarterly Dividend Option	Entire distributable surplus as available on the Record Date*	10.5221
	Direct Plan - Normal Dividend Option		10.7485

The NAV of the scheme, pursuant to pay out of dividend would fall to the extent of the payout and statutory levy (if applicable).

#As reduced by the amount of applicable statutory levy.

All unitholders whose names appear in the Register of Unitholders / Beneficial owners under the dividend options/plans of the aforesaid Scheme as at the close of business hours on the Record Date shall be eligible to receive the dividend so declared.

*or the immediately following Business Day if that day is a non-business day.

For **Birla Sun Life Asset Management Company Ltd.**
(Investment Manager for Birla Sun Life Mutual Fund)
Sd/-
Authorised Signatory

Date : May 23, 2017
Place : Mumbai

Aim to achieve your goals with Birla Sun Life Mutual Fund's Systematic Investment Plan - SIP NOW! Visit sipnow.birlasunlife.com

For more information please contact:
BIRLA SUN LIFE ASSET MANAGEMENT COMPANY LTD. (Investment Manager for Birla Sun Life Mutual Fund)
One India Bulls Centre, Tower 1, 17th Floor, Jupiter Mill Compound, 841, S.B. Marg, Elphinstone Road, Mumbai - 400 013.
Tel.: 4356 8000, Fax: 4356 8110/8111, E-mail: connect@birlasunlife.com Website: www.birlasunlife.com CIN: U65991MH1994PLC080811

Mutual Fund investments are subject to market risks, read all scheme related documents carefully.

यूको बैंक UCO BANK
(A Government of India Undertaking)

New Palasia, Indore (M.P.),
Tel.: 0731-2544414, 4701109, Fax: 2542545
email : newpal@ucobank.co.in

E-AUCTION NOTICE FOR SALE OF IMMOVABLE PROPERTY

(In terms of the Securitisation & Reconstruction of Financial Assets and Enforcement of Security Interest Act, 2002) (SARFAESI Act, 2002)
Sale of immovable property mortgage to Bank under Securitization and Reconstruction of Financial Assets and Enforcement of Security Interest (SARFAESI) Act, 2002 (No. 54 of 2002)
Whereas, the Authorized Officer of UCO Bank, New Palasia Branch, Indore had taken possession of the following property pursuant to the notice issued under section 13(2) of "SARFAESI Act" in the following loan account with right to sale the same strictly on "As is where is basis" & "As is what is basis" & "Without recourse Basis" for realization of Bank's dues plus interest as detailed hereunder and whereas consequent upon failure to repay the dues, the undersigned in exercise of power conferred under section 13(4) of the SARFAESI Act propose to realize the Bank's dues by sale of the said property. The Sale will be done by the undersigned through e-auction platform provided at website.

a) Name of the Borrower with address b) Name of the Guarantors with address	a) Amount due as per demand Notice b) Date of Demand Notice c) Date of possession	Descriptions of charged/ Mortgaged Property/s & location	a) Reserve Price b) Earnest Money Deposit c) Incremental Price for which the Bid to be increased
M/s Longrange Commodities (P) Ltd. Regd. office Address: Nav Vyapar Bhawan, 49, P.D. Mello Road, Carnac Bandar, 5th Floor, Office No. 525-527, Mumbai-400009 3rd Floor, Kanika Building, 14/1, New Palasia, Indore Directors: 1. Shri Namit Soni, 2. Shri Ujwal Soni Guarantors: 1. Shri Namit Soni, 2. Shri Vijay Soni, (Corporate Guarantee: M/s Namco Corp. Ltd.) 3rd Floor, Kanika Building, 14/1, New Palasia, Indore	a) 100.23 Crore + Interest and Other Charges b) 01.10.2015 c) 15.01.2016	Flat No.74, 7th Floor, Rajat Apartment, CHS Limited, CTS No.1/359, Malabar & Cambala Hill Division, Mount Pleasant Road, Malabar Hills, Mumbai - 400 006, Carpet Area- 1318 sq.ft., (Physical Possession with Bank) + Garage No. 17 at Ground Floor Area 305 sq.ft., in the name of M/s. Namco Corp Limited (Corporate Guarantor)	a) Rs. 8.50 Crore b) Rs. 0.85 Crore b) Rs. 10.00 Lac

The auctions sale will be 'online e-auction' bidding through website <https://ucobank.auctiontiger.net> on 28.06.2017 between 10.00 AM to 4.00 PM as per (IST) with unlimited extensions of 5 minutes each. Last date for submission of online bids is 27.06.2017, 5.00 P.M.

Terms & Conditions: (1) Property is being sold on "As is and where is" & "As is what is basis" & "Without recourse Basis". Intending bidders are advised to conduct search in Revenue/SRO records to satisfy title, identity, extent, dimensions, survey number, door number, boundaries or encumbrances in regard to the property proposed to be sold. (2) Intending bidder shall hold a valid Digital Signature Certificate and e-mail address for details with regard to digital signature. Contact M/S E-procurement Technologies Ltd. Ahmedabad through telephone number 079-40230812/11/10/09/08 and/or Mobile No. 09978591888 and through e-mail id: mg@auctiontiger.net, support@auctiontiger.net, parthiv@auctiontiger.net. (3) Bidders are advised to go through the website <https://ucobank.auctiontiger.net> (Auction tiger Mobile App) for detailed terms and conditions of auction sale before submitting their bids and taking part in e-auction sale proceedings. (4) Prospective bidders may avail online training on e-auction from M/s E-procurement Technologies Ltd. Ahmedabad. For imparting Training Help Line, please dial number: 079-40230812/11/10/09/08. (5) Bids shall be submitted through online only in the prescribed format with relevant details. Separate bid should be submitted for each item of property. (6) Bids should be submitted along with copy of identity documents as an attachment to the bid form. Only copy of PAN Card, Passport, Voter's ID, Valid Driving License or Photo identity Card issued by Central/state Government shall be accepted as the identity documents and should be submitted along the bid form. Original identity document (copy of which is submitted along with bid form) must be produced on demand. (7) 10% of the Upset Price/ Reserve Price must be remitted through Earnest Money Deposit (EMD) shall be deposited through RTGS/ NEFT Fund transfer to the Credit of Account Number 02580210003947, UCO Bank, New Palasia, Indore. IFSC Code No. UCBA0000258. EMD amount remitted by unsuccessful bidder shall be returned by the Bank without interest. Participating bidders are required to contact the Bank in this connection after the close of the auction. (8) A copy of the bid form along with its enclosure(s) submitted online (also mentioning UTR Number) and duly signed declaration shall be handed over / sent to the Authorized Officer at UCO Bank, New Palasia Branch, Ginnar Tower, 2/5, New Palasia, Indore or soft copies of the same by e-mail to newpal@ucobank.co.in. The Bank shall not have any liability as regards delay in delivery/ non delivery of the bid form and / or enclosures at the bank by the Postal authority / Courier Agency / Carrier. (9) Incomplete bids, unsigned bids, as also bids not conforming to Sl. Nos. 2, 5, 6 & 7 above shall be summarily rejected. Bids which are not above the Upset/ Reserve Price shall also be summarily rejected. The Authorized Officer has the absolute right and discretion to accept or reject any one or more bids or to adjourn/postpone/cancel the sale, modify any terms and conditions of the sale without any prior notice and assigning any reasons therefor. (10) Auction / bidding will be only through online e-bidding. On line bidding will commence from the highest bid quoted among the bids and the minimum increase for each bid will be only for the amount as mentioned above. (11) In case of sole bidder, the bid amount quoted in his bid form must be improved by at least one bid incremental value, lest the sale shall be cancelled / deferred. (12) If any market-leading bid (bid higher than the highest at the point in time) is received within the last five minutes of closing time, the bidding time will be extended automatically by another five minutes. This process continues till no bid comes for a period of five minutes and e-auction gets closed. (13) Highest bid will be provisionally accepted on "subject to approval" basis and the highest bidder shall not have any right / title over the property until sale is confirmed in his favour. (14) Successful bidder shall remit 25% (twenty five percentage) of the bid amount (less EMD) immediately on the sale being knocked down in his / her favour, through RTGS/NEFT to the Bank account mentioned above in SL No. (7). The Authorized Officer shall issue sale Confirmation Letter in favour of the successful bidder in due course. In case of pendency of any Petition / Appeal, confirmation of sale be subject to the outcome of the Petition / Appeal. (15) The successful bidder shall remit the balance bid amount (remaining 75% of the bid amount) within 15 days of confirmation of sale in the same mode as stipulated in point No.7. If the successful bidder fails to remit the balance bid amount within the said period, EMD shall be forfeited and the property shall forthwith be sold again. Also, defaulting purchaser shall forfeit all claims on the property or to any part of the sum for which it may be subsequently sold. (16) Property can be inspected on 23.06.2017 between 10.00 A.M. IST to 5.00 P.M. IST with prior appointment. Further property details, if any required, can be had from Chief Manager, UCO Bank, New Palasia Branch, Indore-452001, (Phone-0731-2544414). (17) Two or more persons may join together in submitting bid, in which case the sale certificate will be issued in their joint names only. No request for inclusion / substitution of names, other than those mentioned in bid, in the sale certificate will be entertained. (18) In case of more than one item of property brought for sale, the sale of properties will be as per the convenience and it is not obligatory to go serially as mentioned in sale notice. (19) All intimations to bidders/auction purchaser will be primary through e-mail by the e-Auction Service Provider. Date of sending e-mail will be considered as date of intimation. If no intimation reaches, bidders are expected to take efforts to find out status from the e-Auction Service Provider. Non-recipt of intimation should not be an excuse for default / nonpayment. (20) There shall be no fresh sale notice if the sale is postponed for a period less than 30(thirty) days. (21) Sale will not be confirmed if the Borrower tenders to the Bank contractual dues along with other expenses prior to Authorized Officer issuing Sale Confirmation Letter to the successful bidder. In such case, the bank shall refund without interest the entire amount remitted by the successful bidder. (22) Statutory dues / liabilities etc., due to the Government / Local Body, if any, shall be borne by the successful bidder and the Authorized Officer will not held responsible for any charges, lien, encumbrances, property taxes or any other dues to government or anybody in respect of auctioned property. (23) Successful bidder shall bear the charges / fee payable for registration of the property as per law. (24) This notice is also to the Borrower(s) and Guarantor(s) and the public in general. (25) The authorized officer reserves absolute right to accept or reject any one or more bids or to postpone/cancel the auction without assigning any reason. In event of cancellation of auction, EMD amount shall be returned by bank without interest. (26) No claim will be entertained after submission of the online bid.

Place : Indore, Date : 23.05.2017

Authorised Officer, UCO Bank

FORTIS MALAR HOSPITALS LIMITED

Corporate Identity Number: L85110PB1989PLC045948
Regd. Office: Fortis Hospital, Sector 62, Phase – VIII, Mohali-160062
Tel.: +91-172-5096001; Fax: +91-172-5096002
Website: www.fortismalar.com, Email: secretarial.malar@malarhospitals.in

STATEMENT OF FINANCIAL RESULTS FOR THE QUARTER AND YEAR ENDED MARCH 31, 2017

(₹ in lakhs except EPS)

Particulars	Standalone			Consolidated	
	Quarter Ended March 31, 2017 (Audited) (Refer Note 3)	Year Ended March 31, 2017 (Audited)	Quarter Ended March 31, 2016 (Audited) (Refer Note 3)	Year Ended March 31, 2017 (Audited)	Year Ended March 31, 2016 (Audited)
Total Income from Operations (Net)	3,479.48	14,055.99	3,345.31	14,055.99	12,961.08
Net Profit for the Period (before tax, Exceptional and/or Extraordinary items)	34.82	403.83	214.16	446.87	1,046.27
Net Profit for the period before tax (after Exceptional and/or Extraordinary items)	34.82	403.83	214.16	446.87	995.12
Net Profit for the period after tax (after Exceptional and/or Extraordinary items)	33.54	282.03	132.70	311.44	641.73
Total Comprehensive Income for the period [Comprising profit for the period (after tax) and other Comprehensive Income (after tax)]	30.28	257.99	123.10	287.03	639.18
Paid-up Equity Share Capital (Face Value of ₹ 10/- per share)	1,867.95	1,867.95	1,862.08	1,867.95	1,862.08
Reserves excluding Revaluation reserves	NA	7,959.97	NA	8,086.62	7,902.19
Earnings per share (for continued and discontinuing operations) (Face value of ₹10 each):					
(a) Basic	0.18	1.51	0.71	1.67	3.44
(b) Diluted	0.18	1.50	0.71	1.66	3.43
	(Not Annualised)	(Annualised)	(Not Annualised)	(Annualised)	(Annualised)

Notes:

- The above is an extract of the detailed format of Quarterly/Year Ended Financial Results filed with the Stock Exchange under Regulation 33 of SEBI (Listing Obligations and Disclosure Requirements) Regulations, 2015. The Full format of the Quarterly/Year Ended Financial Results is available on the stock exchange website (www.bseindia.com) and the Company's website (www.fortismalar.com).
- The Company adopted Ind AS from April 1, 2016 and accordingly these financial results have been prepared in accordance with the recognition and measurement principles prescribed under Section 133 of the Companies Act, 2013 read with the relevant rules issued thereunder and the other accounting principles generally accepted in India.
- Standalone Figures for the Quarter ended March 31, 2017 and March 31, 2016 are the balancing figures between the audited figures in respect of the full financial year and the published year to date figures upto the third quarter.
- Figures for the previous periods have been regrouped/reclassified, wherever necessary.

For Fortis Malar Hospitals Limited

Diljit Singh
Chairman
DIN No.: 00135414

Place : Chennai
Dated : May 23, 2017



GPT INFRAPROJECTS LIMITED

Registered Office : GPT Centre, JC - 25, Sector - III, Salt Lake, Kolkata - 700 098
CIN - L20103WB1980PLC032872, Phone - 033 - 4050 7000
Email: gil cosec@gptgroup.co.in, Website - www.gptinfra.in

EXTRACT OF AUDITED CONSOLIDATED FINANCIAL RESULTS FOR THE QUARTER / YEAR ENDED MARCH 31, 2017

(₹ in lakhs)

Particulars	Quarter Ended		Year Ended	
	31.03.2017	31.03.2016	31.03.2017	31.03.2016
	(Unaudited)	(Unaudited)	(Audited)	(Audited)
1 Total Income from operations (net)	14,853.71	17,746.36	51,264.39	50,276.70
2 Net Profit before tax from ordinary activities	578.54	793.46	2,083.10	1,998.82
3 Net Profit after tax from ordinary activities	448.12	332.75	1,595.44	1,282.21
4 Equity Share Capital of face value of ₹ 10/- each	1,454.30	1,434.30	1,454.30	1,434.30
5 Reserves (Excluding Revaluation Reserve as shown in the Balance Sheet)			17,146.37	15,216.06
6 Earning Per Share (of ₹ 10/- each) Basic and Diluted * (Not annualised)	3.05*	2.69*	10.76	8.94

1 Additional information on standalone financial results are as follows : (₹ in lakhs)

Particulars	Quarter Ended		Year Ended	
	31.03.2017	31.03.2016	31.03.2017	31.03.2016
	(Unaudited)	(Unaudited)	(Audited)	(Audited)
(a) Net Sales / Income from operation (net of excise duty)	10,248.53	12,639.25	37,192.64	35,555.88
(b) Profit before taxes from ordinary activities	430.89	683.62	1,328.22	1,428.41
(c) Profit after taxes from ordinary activities	353.13	391.64	1,048.16	984.30

2 The above is an extract of the detailed format of Standalone and Consolidated Financial Results for the quarter and year ended 31st March 2017 filed with the Stock Exchanges under Regulation 33 of the SEBI (Listing and Other Disclosure Requirements) Regulations, 2015. The full format of the Consolidated and Standalone Financial Results for the quarter and year ended March 31, 2017 are available on the Stock Exchange websites (www.bseindia.com and www.nseindia.com) and on the Company's website www.gptinfra.in.

3 The Company has paid interim dividends for the financial year 2016-17 aggregating to ₹ 2.50 per equity share of ₹ 10.00 each, which is considered as final dividend.

4 There are no extra ordinary items during the above periods.

5 The Board has recommended a bonus of 1 equity share of ₹ 10.00 each for every 1 equity share held on record date, subject to approval of shareholders.

For and on behalf of Board of Directors

D. P. TANTIA
Chairman
DIN : 00001341

Place : Kolkata
Date : May 23, 2017



DHUNSERI PETROCHEM LIMITED

Registered Office : 'Dhunseri House'
4A, Woodburn Park, Kolkata - 700 020
Ph: 033-22801950-54, Fax: 033-22801956
E-mail: aspet@cal2.vsnl.net.in, Website: www.aspetindia.com
CIN : L15492WB1916PLC002697

EXTRACT OF STATEMENT OF AUDITED STANDALONE FINANCIAL RESULTS FOR THE QUARTER AND YEAR ENDED 31ST MARCH 2017 AND CONSOLIDATED FINANCIAL RESULTS FOR THE YEAR ENDED 31ST MARCH 2017

(₹ in Lakhs)

Sl. No.	Particulars	STANDALONE			CONSOLIDATED		
		3 months ended 31/03/2017	Corresponding 3 months ended 31/03/2016	Accounting Year ended 31/03/2017	Previous Year ended 31/03/2016	Accounting Year ended 31/03/2017	Accounting Year ended 31/03/2016
		Unaudited	Unaudited	Audited	Audited	Audited	Audited
1	Total income from operations	581.53	627.43	3,659.42	3,113.42	2,804.37	2,697.14
2	Net Profit / (Loss) for the period (before Tax, Exceptional and/or Extraordinary items)	(622.63)	212.98	1,460.50	2,336.77	600.99	1,897.57
3	Net Profit / (Loss) for the period before Tax (after Exceptional and/or Extraordinary items)	(5,688.83)	212.98	(16,805.70)	2,336.77	600.99	1,897.57
4	Share of Profit from associate and joint ventures	—	—	—	—	4,338.86	—
5	Net Profit / (Loss) for the period after Tax (after Exceptional and/or Extraordinary items)	(6,961.94)	302.35	(2,205.78)	2,017.87	10,330.34	1,578.67
6	Profit from Discontinued Operations (net of taxes)	—	1,830.39	—	1,601.08	49,578.93	(14,092.00)
7	Net Profit/ (Loss) for the year	(6,961.94)	2,132.74	(2,205.78)	3,618.95	59,909.75	(12,513.33)
8	Total Comprehensive Income for the period [Comprising Profit/(Loss) for the period (after tax) and other Comprehensive Income (after tax)]	(2,339.87)	2,216.21	395.29	3,450.42	62,502.83	(12,681.86)
9	Equity Share Capital	3,503.29	3,503.29	3,503.29	3,503.29	3,503.29	3,503.29
10	Reserves (excluding Revaluation Reserves) as shown in the Audited Balance Sheet of the previous year	—	—	56,542.95	57,834.85	90,724.55	30,153.49
11	Earnings Per Share (of ₹10/- each) (for continuing and discontinued operations)						
	a) Basic	(19.87)	6.09	(6.30)	10.33	171.01	(35.72)
	b) Diluted	(19.87)	6.09	(6.30)	10.33	171.01	(35.72)

Notes:

- The above is an extract of the detailed format of Standalone Financial Results for the quarter and year ended 31st March 2017 and Consolidated Financial Results for the year ended 31st March 2017, filed with the Stock Exchanges under Regulation 33 of the SEBI (Listing and Other Disclosure Requirements) Regulations, 2015. The full format of the said Financial Results are available on the Stock Exchange websites: www.nseindia.com, www.bseindia.com and on the Company's website www.aspetindia.com
- This Statement has been prepared in accordance with the Companies (Indian Accounting Standards) Rules, 2015 (Ind AS) prescribed under Section 133 of the Companies Act, 2013 and other recognised accounting practices and policies to the extent applicable. Beginning 1st April, 2016, the Company has for the first time adopted Ind AS with a transition date of 1st April, 2015.

For and on behalf of the Board
C.K.Dhanuka
Executive Chairman
DIN: 00005684

Place : Kolkata
Dated : 22nd May, 2017

FMHL/SEC/SE/NOTICE/BM/MAY' 17

May 16, 2017

BSE Limited
Department of Corporate Services
Phiroze Jeejeebhoy Towers,
Dalal Street,
Mumbai – 400 001

Security Code: 523696

Sub: Notice of Board Meeting under Regulation 29 of the Securities and Exchange Board of India (Listing Obligations and Disclosure Requirements) Regulations, 2015

Dear Sir,

Pursuant to Regulation 29 of the Securities and Exchange Board of India (Listing Obligations and Disclosure Requirements) Regulations, 2015, Notice is hereby given that a meeting of the Board of Directors of the Company will be held on Tuesday May 23, 2017 to, *inter-alia*, consider and approve the Audited Financial Statements for the quarter and year ended on March 31, 2017.

Further, the trading window of the Company for dealing in securities of the Company will remain closed from May 16, 2017 to May 25, 2017.

This is for your information and record please.

Thanking You

For Fortis Malar Hospitals Limited


Daljit Singh
Director



